

OAML/ND/2025

January 29, 2025

BSE Limited

Phiroze Jeejeebhoy Towers,
Dalal Street
Mumbai-400 001

Scrip Code: 500317

National Stock Exchange of India Limited

Exchange Plaza, 5th Floor, Plot No. C/1,
Block G, Bandra-Kurla Complex, Bandra (E)
Mumbai-400 051

Trading Symbol: OSWALAGRO

Subject: Compliance under Regulation 30 of the SEBI (Listing Obligations & Disclosure Requirements) Regulations, 2015


Dear Sir/ Ma'am,

Pursuant to Regulation 30 of SEBI (Listing Obligations & Disclosure Requirements) Regulations, 2015, copy of newspaper publications regarding Un-audited Financial Results of the Company for quarter and nine months ended December 31, 2024 in Business Standard (National daily newspaper) and Ajit (Regional daily newspaper) on January 29, 2025 is enclosed herewith.

You are hereby requested to take the above information on record.

Thanking you,

Yours sincerely,
For **Oswal Agro Mills Limited**



Payal Goel
Company Secretary & Compliance Officer

Encl: As Above

IOT Utkal Energy Services Limited

Regd. Office: Plot no.106/103, Zero Point, Udaygiri, Puri, Jagatpuri Odisha, India, 754114
CIN: U43200OR2009PL101188 Phone: +91 22 8030 8030
Email: info@iutkalenergy.com Website: www.iutkale.com

STATEMENT OF UNAUDITED FINANCIAL RESULTS FOR THE QUARTER AND NINE MONTHS ENDED 31.12.2024

Sl. No.	Particulars	Quarter Ended 31.12.2024			Nine Months Ended 31.12.2024			Nine Months Ended 31.12.2023		
		3 Months Ended	Preceding 3 Months Ended	Compared to Preceding 3 Months ended	Quarter Ended	Preceding 3 Months Ended	Compared to Preceding 3 Months ended	Quarter Ended	Preceding 3 Months Ended	Compared to Preceding 3 Months ended
1	Total Income from Operations	131.67	131.06	136.58	363.12	360.48	302.84	360.48	302.84	57.64
2	Profit from operations before exceptional item and tax	85.17	82.94	87.17	246.48	245.20	328.53	245.20	328.53	83.33
3	Profit from operations before exceptional item and tax (after Exceptional and/or Extraordinary Items)	49.50	48.11	48.11	144.03	144.08	192.31	144.03	144.08	47.93
4	Profit from ordinary activities before exceptional item and tax	56.15	56.87	56.58	173.85	167.87	224.20	173.85	167.87	56.98
5	Profit from ordinary activities after exceptional item and tax	32.08	30.73	23.71	80.57	65.14	90.91	80.57	65.14	15.43
6	Profit from ordinary activities before exceptional item and tax	32.08	30.73	23.71	80.57	65.14	90.91	80.57	65.14	15.43
7	Profit from ordinary activities after exceptional item and tax	23.99	23.01	17.73	67.77	48.76	66.03	67.77	48.76	19.01
8	Net Profit/(Loss) for the period (before tax, Exceptional and/or Extraordinary Items)	23.99	23.01	17.73	67.77	48.76	66.03	67.77	48.76	19.01
9	Total Comprehensive Income	23.99	23.01	17.73	67.77	48.76	66.03	67.77	48.76	19.01
10	Paid up Equity Share Capital (Face Value per share Rs 10)	526.28	526.28	526.28	526.28	526.28	526.28	526.28	526.28	526.28
11	Reserves including Retention Reserve as shown in the Audited Balance Sheet	982.37	1,046.65	1,295.31	892.37	1,235.21	1,174.62	892.37	1,235.21	1,174.62
12	Debt Service Coverage Ratio (DSCR)	1.21	1.20	1.18	1.20	1.18	1.23	1.21	1.18	1.23
13	Interest Service Coverage Ratio (ISCR)	4.51	4.24	3.54	4.24	3.58	2.87	4.51	3.58	2.87

Place: Paradip
Date: 27th January 2025

Rajesh Bhaskar
Wholetime Director & CEO
DIN: 00283877

CREAMLINE DAIRY PRODUCTS LIMITED

Regd. Office: 6-3/123/9/21, Aul Aya, Raj Bhawan Rd, Sonapur, Hyderabad, Telangana 500022
Website: www.creamlineindia.com Ph: +91 40 2341333 Fax: +91 40 2322333

EXTRACT OF STATEMENT OF UNAUDITED FINANCIAL RESULTS FOR THE QUARTER AND NINE MONTHS ENDED 31 DECEMBER 2024

Sl. No.	Particulars	Quarter Ended 31.12.2024			Nine Months Ended 31.12.2024			Nine Months Ended 31.12.2023		
		Quarter Ended	Preceding 3 Months Ended	Compared to Preceding 3 Months ended	Quarter Ended	Preceding 3 Months Ended	Compared to Preceding 3 Months ended	Quarter Ended	Preceding 3 Months Ended	Compared to Preceding 3 Months ended
1	Total Income from Operations	36,885.42	40,896.41	36,817.78	103,105.94	116,074.12	107,285.19	103,105.94	116,074.12	107,285.19
2	Net Profit/(Loss) for the period (before tax, Exceptional and/or Extraordinary Items)	584.85	485.17	513.11	2,488.00	(450.31)	1,072.83	584.85	485.17	513.11
3	Net Profit/(Loss) for the period before tax (after Exceptional and/or Extraordinary Items)	584.25	485.17	513.11	2,488.00	(450.31)	1,072.83	584.25	485.17	513.11
4	Net Profit/(Loss) for the period after tax (after Exceptional and/or Extraordinary Items)	438.11	(271.28)	618.11	1,212.88	(460.31)	778.19	438.11	(271.28)	618.11
5	Total Comprehensive Income for the period (after tax)	438.11	(271.28)	618.11	1,212.88	(460.31)	778.19	438.11	(271.28)	618.11
6	Paid up Equity Share Capital	1,132.47	1,132.47	1,132.47	1,132.47	1,132.47	1,132.47	1,132.47	1,132.47	1,132.47
7	Reserves (including Retention Reserve)	11,781.83	11,268.83	9,780.30	33,761.83	33,761.83	30,780.30	11,781.83	11,268.83	9,780.30
8	Debt Service Coverage Ratio	5.79	5.79	5.79	5.79	5.79	5.79	5.79	5.79	5.79
9	Interest Service Coverage Ratio	2.84	2.22	2.01	3.08	3.07	1.52	2.84	2.22	2.01

Place: Hyderabad
Date: 28 January 2025

D. Chandrababu Reddy
Whole Time Director
DIN: 00043931

MAHUA BHARATPUR EXPRESSWAYS LIMITED

Regd. Office: B-576, Upper Ground Floor, Mirana Vihar, New Delhi-110022
CIN: U43200DL2012PL1022748

Statement of Unaudited Financial Results for the Quarter and nine months ended December 31, 2024 (Amount in Lacs)

Sl. No.	Particulars	For the quarter ended			For the nine months ended		
		31.12.2024 (Unaudited)	30.09.2024 (Unaudited)	31.12.2023 (Unaudited)	31.12.2024 (Unaudited)	31.12.2023 (Unaudited)	31.12.2024 (Unaudited)
1	Total Income from Operations	3,271.42	2,806.52	2,984.89	9,086.16	9,086.16	11,605.53
2	Net Profit/(Loss) for the period/year before tax, Exceptional and/or Extraordinary Items	1,377.50	357.38	517.19	2,878.37	1,644.03	2,258.16
3	Net Profit/(Loss) for the period/year before tax (after Exceptional and/or Extraordinary Items)	1,377.50	357.38	517.19	2,878.37	1,644.03	2,258.16
4	Net Profit/(Loss) for the period/year after tax (after Exceptional and/or Extraordinary Items)	1,378.20	357.38	517.19	2,877.07	1,560.81	2,170.05
5	Total Comprehensive Income for the period/year (after tax) and other Comprehensive Income (after tax)	1,378.20	357.38	517.19	2,877.07	1,560.81	2,170.05
6	Paid-up equity share capital (Face value of Rs. 10 each)	9,936.00	9,936.00	9,936.00	9,936.00	9,936.00	9,936.00
7	Other equity (Reserves excluding retention reserves)	(8,750.89)	(8,127.00)	(10,237.27)	(6,750.89)	(10,237.27)	(6,625.43)
8	Security Premium Account	3,185.11	1,808.00	(201.27)	3,185.11	(801.27)	3,185.11
9	Net worth	18,546.20	21,004.14	22,455.57	18,546.20	22,455.57	22,481.83
10	Paid up debt capital / Outstanding debt	-	-	-	-	-	-
11	Outstanding Redeemable Preference Shares	-	-	-	-	-	-
12	Debt / Equity Ratio	5.82	11.81	(74.64)	5.82	(74.84)	72.42
13	Earnings per share (EPS) (Face value of Rs. 10/- each) (for Continuing and discontinued operations)	1.39	0.36	0.52	2.90	1.67	2.19
14	Capital Redemption Reserve	1.39	0.36	0.52	2.90	1.67	2.19
15	Debt Service Coverage Ratio (Ratio note 2)	-	-	-	-	-	-
16	Debt Service Coverage Ratio	0.65	1.05	2.00	1.97	0.50	0.66
17	Interest Service Coverage Ratio	4.54	2.33	3.04	3.47	2.83	2.87

Place: Noida
Date: January 28, 2025

Ajay Kumar
Wholetime Director
DIN: 00484848

ROUTE MOBILE LIMITED

Regd. Office: Starlink Corporate Park - 4th Dimension, 3rd Floor, Wind Spot, Malviya (West), Mumbai - 400064
Tel: (022) 4033 7878 | Fax: (022) 4033 7850 | Website: www.routeonline.com | Email: investors@routeonline.com

Extract of the consolidated unaudited financial results of Route Mobile Limited and its subsidiaries for the quarter and nine months ended December 31, 2024, prepared in compliance with the Indian Accounting Standards (Ind-AS)

Particulars	₹ In crore, except for share data		
	Quarter ended December 31, 2024	Nine months ended December 31, 2024	Quarter ended December 31, 2023
Revenue from operations	1,183.79	3,460.82	1,024.31
Profit before exceptional item and tax	106.95	341.98	116.59
Profit before tax	106.95	347.16	131.03
Profit for the period	65.47	273.65	113.84
Total comprehensive income #	67.98	273.34	129.36
Profit attributable to:			
Owners of the Company	82.48	282.27	105.74
Non-controlling interest	2.98	11.38	7.90
Total comprehensive income attributable to:			
Owners of the Company	84.31	281.20	121.41
Non-controlling interest	3.58	12.14	7.97
Paid up share capital (par value ₹ 10/- each fully paid)	82.96	82.96	82.92
Reserves (including Retention Reserve) as shown in the Audited Balance Sheet of the previous year.	2086.80	2086.80	2086.80
Earnings per share (par value ₹ 10/- each)**			
Basic (in ₹)	13.10	41.72	16.89
Diluted (in ₹)	13.10	41.72	16.88

Place: Mumbai
Date: January 28, 2025

Rajesh Kumar
Managing Director

ROUTE MOBILE LIMITED

Regd. Office: Starlink Corporate Park - 4th Dimension, 3rd Floor, Wind Spot, Malviya (West), Mumbai - 400064
Tel: (022) 4033 7878 | Fax: (022) 4033 7850 | Website: www.routeonline.com | Email: investors@routeonline.com

Extract of the consolidated unaudited financial results of Route Mobile Limited and its subsidiaries for the quarter and nine months ended December 31, 2024, prepared in compliance with the Indian Accounting Standards (Ind-AS)

Particulars	₹ In crore, except for share data		
	Quarter ended December 31, 2024	Nine months ended December 31, 2024	Quarter ended December 31, 2023
Revenue from operations	206.29	623.83	174.49
Profit before exceptional item and tax	38.92	137.53	53.94
Profit before tax	38.92	137.53	53.94
Profit for the period	23.05	105.26	44.87
Total comprehensive income #	23.01	104.80	45.02

Place: Mumbai
Date: January 28, 2025

Rajesh Kumar
Managing Director

PTC India Financial Services Limited

Regd. Office: 7th Floor, Telephone Exchange Building, 8 Bhikaji Cama Place, New Delhi - 110068, India
Board: +91 11 26737300 / 26737400 Fax: 26737373 / 26737374
Website: www.ptcfinancial.com, E-mail: info@ptcfinancial.com

STATEMENT OF STANDALONE AND CONSOLIDATED UNAUDITED FINANCIAL RESULTS FOR THE QUARTER AND NINE MONTHS ENDED DECEMBER 31, 2024 (₹ in Lacs)

Sl. No.	Particulars	Standalone			Consolidated		
		Quarter ended 31.12.2024 (Unaudited)	Quarter ended 30.09.2024 (Unaudited)	Quarter ended 31.12.2023 (Unaudited)	Quarter ended 31.12.2024 (Unaudited)	Quarter ended 30.09.2024 (Unaudited)	Quarter ended 31.12.2023 (Unaudited)
1	Total Income from operations	19,807.16	16,338.79	20,432.20	48,289.28	58,431.94	76,078.27
2	Net Profit/(Loss) for the period (before tax, Exceptional and/or Extraordinary Items)	8,067.25	6,340.80	6,748.20	20,342.33	19,871.27	21,597.80
3	Net Profit/(Loss) for the period before tax (after Exceptional and/or Extraordinary Items)	8,067.25	6,340.80	6,748.20	20,342.33	19,871.27	21,597.80
4	Net Profit/(Loss) for the period after tax (after Exceptional and/or Extraordinary Items)	6,714.98	4,734.08	5,038.80	15,889.28	14,899.95	16,074.90
5	Total Comprehensive Income for the period (after tax) and other Comprehensive Income (after tax)	6,714.98	4,734.08	5,038.80	15,889.28	14,899.95	16,074.90
6	Equity Share Capital	84,228.33	84,228.33	84,228.33	84,228.33	84,228.33	84,228.33
7	Reserves (including retention reserves as per balance sheet as at March 31, 2024)	1,80,645.75	-	-	1,80,645.75	-	-
8	Earnings per share (not annualized) (Face Value ₹ 10 per share) in ₹						
	- Basic	1.05	0.74	0.78	2.47	2.28	2.50
	- Diluted	1.05	0.74	0.78	2.47	2.28	2.50

Place: New Delhi
Date: January 28, 2025

Bajaj Rangachari
Managing Director and CEO

ABHEY OSWAL

Corporate Office: 7th Floor, Antriksh Bhawan, 22, Kasturba Gandhi Marg, New Delhi-110001;

Extract of the Unaudited Standalone Financial Results for the Quarter and Nine months ended 31st December, 2024 (Amount in ₹ Lakh)

Particulars	Standalone		
	Quarter Ended 31.12.2024 (Unaudited)	Quarter Ended 30.09.2024 (Unaudited)	Quarter Ended 31.12.2023 (Unaudited)
Total Income from Operations	6,246.27	35.82	44.15
Net Profit/(Loss) for the period/year before exceptional item and tax	5,814.88	33.21	72.42
Net Profit/(Loss) for the period/year after exceptional item (before tax)	5,814.88	33.21	72.42
Net Profit/(Loss) for the period/year after tax	4,351.54	24.82	105.07
Total Comprehensive Income for the period/year (after tax) and other Comprehensive Income (after tax)	4,353.40	1.63	105.11
Paid up Equity Share Capital (Face Value of ₹10/- each)	13,423.48	13,423.48	13,423.48
Other equity (excluding retention reserves) as shown in the Audited Balance Sheet	-	-	-
Basic and Diluted Earnings per share (Face Value of ₹10/- each)	3.24	0.02	0.08

Place: New Delhi
Date: 28-01-2025

Narinder Kumar
CEO and Whole Time Director
DIN: 01936066

Oswal Agro Mills Limited

Corporate Office: 7th Floor, Antriksh Bhawan, 22, Kasturba Gandhi Marg, New Delhi-110001;

Extract of the Unaudited Consolidated Financial Results for the Quarter and Nine months ended 31st December, 2024 (Amount in ₹ Lakh)

Particulars	Consolidated		
	Quarter Ended 31.12.2024 (Unaudited)	Quarter Ended 30.09.2024 (Unaudited)	Quarter Ended 31.12.2023 (Unaudited)
Total Income from Operations	6,246.27	35.82	44.15
Net Profit/(Loss) for the period/year before exceptional item and tax	5,814.88	33.21	72.42
Net Profit/(Loss) for the period/year after exceptional item (before tax)	5,814.88	33.21	72.42
Profit for the period/year after tax before share of net profit of investments accounted for using equity method	4,351.54	24.82	105.07
Net Profit/(Loss) for the period/year after tax and other Comprehensive Income (after tax)	4,358.23	205.05	(16.57)
Paid up Equity Share Capital (Face Value of ₹10/- each)	13,423.48	13,423.48	13,423.48
Other equity (excluding retention reserves) as shown in the Audited Balance Sheet	-	-	-
Basic and Diluted Earnings per share (Face Value of ₹10/- each)	3.27	0.15	(0.01)

Place: New Delhi
Date: 28-01-2025

Narinder Kumar
CEO and Whole Time Director
DIN: 01936066

